



## ਦੂਜੇ ਦਰਜੇ ਦੇ ਧੂੰਏ ਦੇ ਹਾਨੀਕਾਰਕ ਪ੍ਰਭਾਵ

### The Harmful Effects of Second-hand Smoke

#### ਦੂਜੇ ਦਰਜੇ ਦਾ ਧੂੰਅਂ ਕੀ ਹੈ?

ਦੂਜੇ ਦਰਜੇ ਦਾ (ਸੈਕੱਡ ਹੈਂਡ) ਧੂੰਅਂ ਇੱਕ ਬਲਦੀ ਹੋਈ ਸਿਗਰੇਟ, ਪਾਇਪ ਜਾਂ ਸਿਗਾਰ ਤੋਂ ਨਿਕਲਦੇ ਧੂੰਏਂ ਅਤੇ ਸਿਗਰੇਟ ਪੀ ਰਹੇ ਵਿਅਕਤੀ ਦੁਆਰਾ ਹਵਾ ਵਿੱਚ ਛੱਡੇ ਗਏ ਧੂੰਏਂ ਦਾ ਮਿਸ਼ਰਨ ਹੈ। ਇਹ ਧੂੰਅਂ ਸਿਗਰੇਟ ਪੀਣ ਵਾਲਿਆਂ ਅਤੇ ਬੱਚਿਆਂ ਸਮੇਤ ਸਿਗਰੇਟ ਨਾ ਪੀਣ ਵਾਲਿਆਂ, ਦੋਵਾਂ ਦੇ ਲਈ ਹਾਨੀਕਾਰਕ ਹੈ। ਜੋਖਮ ਘਟਾਉਣ ਦੇ ਤਰੀਕੇ ਹਨ, ਜਿਵੇਂ ਕਿ ਆਪਣੇ ਘਰ ਨੂੰ ਧੂੰਏਂ- ਰਹਿਤ ਬਣਾ ਕੇ।

#### ਦੂਜੇ ਦਰਜੇ ਦਾ ਧੂੰਅਂ ਕਿੰਨਾ ਹਾਨੀਕਾਰਕ ਹੈ?

ਦੂਜੇ ਦਰਜੇ ਦਾ (ਸੈਕੱਡ ਹੈਂਡ) ਧੂੰਅਂ ਜ਼ਹਰੀਲਾ ਹੁੰਦਾ ਹੈ। ਉਸ ਵਿੱਚ 4000 ਤੋਂ ਵੱਧ ਰਸਾਇਣ ਹੁੰਦੇ ਹਨ, ਜਿਸ ਵਿੱਚ ਕੁਝ ਅਜਿਹੇ ਸ਼ਾਮਲ ਹਨ ਜਿੰਨਾਂ ਕਰਕੇ ਕੈਂਸਰ ਹੋ ਸਕਦਾ ਹੈ।

ਤੰਬਾਕੂ ਦੇ ਧੂੰਏਂ ਨਾਲ ਸੰਪਰਕ ਦਾ ਕੋਈ ਵੀ ਜੋਖਮ ਰਹਿਤ ਸਤਰ ਨਹੀਂ ਹੈ। ਧੂੰਅਂ ਸਰੀਰ ਵਿਚਲੇ ਹਰੇਕ ਅੰਗ ਨੂੰ ਪ੍ਰਭਾਵਿਤ ਕਰਦਾ ਹੈ।

#### ਦੂਜੇ ਦਰਜੇ ਦਾ ਧੂੰਅਂ ਤੁਹਾਡੀ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ?

ਦੂਜੇ ਦਰਜੇ ਦੇ ਧੂੰਏਂ ਨਾਲ ਨਿਯਮਿਤ ਸੰਪਰਕ ਕਰਕੇ ਨੁਕਸਾਨ ਹੋ ਸਕਦਾ ਹੈ। ਹਾਨੀ ਦਾ ਜੋਖਮ ਅਤੇ ਗੰਭੀਰਤਾ ਸੰਪਰਕ ਦੀ ਲੰਬਾਈ ਅਤੇ ਧੂੰਏਂ ਦੀ ਉਸ ਮਾਤਰਾ ਤੇ ਨਿਰਭਰ ਕਰਦੀ ਹੈ ਜਿਸ ਨਾਲ ਤੁਹਾਡਾ ਸੰਪਰਕ ਹੁੰਦਾ ਹੈ।

ਸਮੇਂ ਦੀ ਲੰਮੀ ਮਿਆਦ ਵਿੱਚ, ਦੂਜੇ ਦਰਜੇ ਦੇ ਧੂੰਏਂ ਦੇ ਨਾਲ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਇੰਨ੍ਹਾਂ ਤੋਂ ਪੀੜ੍ਹੇ ਹੋਣ ਦਾ ਜ਼ਿਆਦਾ ਖਤਰਾ ਹੈ:

- ਸਾਹ ਸੰਬੰਧੀ ਸਮੱਸਿਆਵਾਂ, ਜਿਵੇਂ ਕਿ ਖੰਘ ਦਾ ਵੱਧਣਾ, ਸਾਹ ਨਾਲ ਆਉਣ ਵਾਲੀਆਂ ਅਵਾਜ਼ਾਂ (wheezing), ਨਿਮੋਨੀਆ, ਬ੍ਰੋਂਕਾਈਟਸ (bronchitis), ਅਤੇ ਦਮਾ
- ਦਿਲ ਦੀ ਬੀਮਾਰੀ
- ਸਟ੍ਰੋਕ (stroke)
- ਨੱਕ ਦੇ ਸਾਈਨਸਾਂ ਦਾ ਕੈਂਸਰ
- ਫੇਫ਼ਤਿਆਂ ਦਾ ਕੈਂਸਰ

ਕਈ ਲੋਕਾਂ ਲਈ, ਸੰਪਰਕ ਦੇ ਘੱਟ ਸਤਰਾਂ ਕਰਕੇ ਵੀ ਸਮੱਸਿਆਵਾਂ ਹੋ ਸਕਦੀਆਂ ਹਨ। ਲਗਭਗ ਤੁਰੰਤ, ਅਜਿਹੇ ਸਰੀਰਕ ਪ੍ਰਤੀਕਿਰਿਆਵਾਂ ਹੋ ਸਕਦੀਆਂ ਹਨ ਜਿੰਨਾਂ ਨੂੰ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਨਾਲ ਜੋੜਿਆ ਜਾਂਦਾ ਹੈ। ਇੰਨ੍ਹਾਂ ਪ੍ਰਤੀਕਿਰਿਆਵਾਂ ਵਿੱਚ ਸ਼ਾਮਲ ਹਨ ਦਿਲ ਦੀ ਧੜਕਣ ਦੀ ਵੱਧੀ ਹੋਈ ਗਤੀ, ਦਿਲ ਨੂੰ

ਘੱਟ ਆਕਸੀਜਨ ਅਤੇ ਖੂਨ ਦੀਆਂ ਤੰਗ ਨਲੀਆਂ ਜਿਹੜੀਆਂ ਖੂਨ ਦੇ ਪ੍ਰੈਸ਼ਰ ਨੂੰ ਵਧਾਉਂਦੀਆਂ ਹਨ ਅਤੇ ਦਿਲ ਤੋਂ ਜ਼ਿਆਦਾ ਮਿਹਨਤ ਕਰਵਾਉਂਦੀਆਂ ਹਨ।

ਦੂਜੇ ਦਰਜੇ ਦੇ ਧੂੰਏਂ ਨਾਲ ਸੰਪਰਕ ਹੋਣ ਵਾਲੀਆਂ ਗਰਭਵਤੀ ਔਰਤਾਂ ਨੂੰ ਗਰਭਪਾਤ, ਸਮੇਂ ਤੋਂ ਪਹਿਲਾਂ ਬੱਚਾ ਪੈਦਾ ਹੋਣ ਅਤੇ ਜਨਮ ਦੇ ਸਮੇਂ ਬੱਚੇ ਦਾ ਭਾਰ ਘੱਟ ਹੋਣ ਦਾ ਜ਼ਿਆਦਾ ਜੋਖਮ ਹੋ ਸਕਦਾ ਹੈ।

#### ਦੂਜੇ ਦਰਜੇ ਦਾ ਧੂੰਅਂ ਨਿਆਹਿਆਂ ਅਤੇ ਬੱਚਿਆਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ?

ਬੱਚਿਆਂ ਨੂੰ ਦੂਜੇ ਦਰਜੇ ਦੇ ਧੂੰਏਂ ਕਰਕੇ ਬੀਮਾਰ ਹੋਣ ਦਾ ਜ਼ਿਆਦਾ ਖਤਰਾ ਹੈ ਕਿਉਂਕਿ ਉਨ੍ਹਾਂ ਦੇ ਫੇਫ਼ਤੇ ਹਲੇ ਵਿਕਸਤ ਹੋ ਰਹੇ ਹੁੰਦੇ ਹਨ।

ਦੂਜੇ ਦਰਜੇ ਦਾ ਧੂੰਅਂ ਨਿਆਹਿਆਂ ਅਤੇ ਬੱਚਿਆਂ ਲਈ ਹੇਠਾਂ ਦਿੱਤੇ ਢੰਗਾਂ ਵਿੱਚ ਹਾਨੀਕਾਰਕ ਹੈ:

- ਸਾਹ ਦੁਆਰਾ ਦੂਜੇ ਦਰਜੇ ਦਾ ਧੂੰਅਂ ਅੰਦਰ ਲੈਣ ਵਾਲੇ ਬੱਚਿਆਂ ਦਾ ਸਫਲ ਇੰਨਫੈਂਟ ਡੈਂਸ ਸਿੰਫਲਰੋਮ (ਸਿਡਜ) ਕਰਕੇ ਮੌਤ ਹੋਣ ਦਾ ਜ਼ਿਆਦਾ ਸੰਜੋਗ ਹੈ। ਹੋਰ ਜਾਣਕਾਰੀ ਲਈ, [HealthLinkBC File #46 ਨੀਂਦ ਨਾਲ ਸੰਬੰਧਤ ਬਾਲ ਮੌਤ](#) ਦੇਖੋ
- ਦੂਜੇ ਦਰਜੇ ਦੇ ਧੂੰਏਂ ਨਾਲ ਸੰਪਰਕ ਵਿੱਚ ਆਉਣ ਵਾਲੇ ਬੱਚਿਆਂ ਨੂੰ ਫੇਫ਼ਤਿਆਂ ਦੇ ਵਿਗਾੜ ਜਿਵੇਂ ਕਿ ਬ੍ਰੋਂਕਾਈਟਸ ਅਤੇ ਨਿਮੋਨੀਆ, ਹੋਣ ਦਾ ਜ਼ਿਆਦਾ ਖਤਰਾ ਹੈ। ਉਹ ਚਿਰਕਾਲੀ ਖਾਸੀ, ਸਾਹ ਨਾਲ ਆਉਣ ਵਾਲੀਆਂ ਅਵਾਜ਼ਾਂ (wheezing) ਅਤੇ ਸਾਹ ਸੰਬੰਧੀ ਸਮੱਸਿਆਵਾਂ ਤੋਂ ਵੀ ਜ਼ਿਆਦਾ ਪੀੜ੍ਹੇ ਹੁੰਦੇ ਹਨ
- ਦੂਜੇ ਦਰਜੇ ਦੇ ਧੂੰਏਂ ਕਰਕੇ ਵਿਕਾਰਲੇ ਕੰਨ (middle ear) ਵਿੱਚ ਤਰਲ ਪਦਾਰਥ ਇਕੱਠਾ ਹੋ ਸਕਦਾ ਹੈ, ਜਿਸ ਕਰਕੇ ਕੰਨ ਦਾ ਵਿਗਾੜ ਹੋ ਸਕਦਾ ਹੈ
- ਬੱਚਿਆਂ ਨੂੰ ਦਮਾ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਜਦੋਂ ਉਨ੍ਹਾਂ ਦਾ ਸੰਪਰਕ ਦੂਜੇ ਦਰਜੇ ਦੇ ਧੂੰਏਂ ਨਾਲ ਹੁੰਦਾ ਹੈ। ਦੂਜੇ ਦਰਜੇ ਦਾ ਧੂੰਅਂ ਫੇਫ਼ਤਿਆਂ ਦੀਆਂ ਮੌਜੂਦਾ ਚਿਰਕਾਲੀ ਅਵਸਥਾਵਾਂ ਅਤੇ ਦਮਾ ਵਾਲੇ ਬੱਚਿਆਂ ਲਈ ਹਾਨੀਕਾਰਕ ਹੈ ਕਿਉਂਕਿ ਦੂਜੇ ਦਰਜੇ ਦਾ ਧੂੰਅਂ ਸਿਹਤ ਸੰਬੰਧੀ ਅਵਸਥਾਵਾਂ ਨੂੰ ਬਦਤਰ ਬਣਾਉਂਦਾ ਹੈ

#### ਦੂਜੇ ਦਰਜੇ ਦੇ ਧੂੰਏਂ ਨਾਲ ਸੰਪਰਕ ਨੂੰ ਕਿਵੇਂ ਰੋਕ ਸਕਦਾ/ਸਕਦੀ ਹਾਂ?

ਆਪਣੇ ਪਰਿਵਾਰ ਦੀ ਦੂਜੇ ਦਰਜੇ ਦੇ ਧੂੰਏਂ ਤੋਂ ਰੱਖਿਆ ਕਰਨ ਵਾਸਤੇ ਆਪਣੇ ਘਰ ਅਤੇ ਕਾਰ ਨੂੰ ਧੂੰਅਂ-ਰਹਿਤ ਬਣਾਓ। ਕਿਸੇ ਨੂੰ ਵੀ ਆਪਣੇ ਬੱਚੇ ਦੇ ਨੇੜੇ ਸਿਗਰੇਟ ਨਾ ਪੀਣ ਦਿਓ।

ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਧੂਆਂ-ਰਹਿਤ ਵਾਤਾਵਰਨ ਬਣਾਉਣ ਲਈ ਉਤਸ਼ਾਹਿਤ ਕਰੋ। ਇੱਕ ਧੂਆਂ-ਰਹਿਤ ਘਰ ਬਣਾਉਣ ਲਈ, [www.canada.ca/en/health-canada/services/smoking-tobacco/avoid-second-hand-smoke/second-hand-smoke.html](http://www.canada.ca/en/health-canada/services/smoking-tobacco/avoid-second-hand-smoke/second-hand-smoke.html) ਤੇ ਹੈਲਥ ਕੈਨੇਡਾ ਤੇ ਜਾਓ।

ਹਵਾ ਸਾਫ਼ ਕਰਨ ਵਾਲੇ ਯੰਤਰ (air purifiers) ਅਤੇ ਕਮਰਿਆਂ ਨੂੰ ਹਵਾਦਾਰ ਬਣਾਉਣ ਵਾਲੀਆਂ ਪ੍ਰਾਲੀਆਂ (ventilation systems) ਦੂਜੇ ਦਰਜੇ ਦੇ ਧੂਏਂ ਵਿਚਲੇ ਜ਼ਹਿਰਾਂ, ਜ਼ਹਰੀਲੇ ਪਦਾਰਥਾਂ, ਗੈਸਾਂ ਅਤੇ ਕਣਾਂ ਨੂੰ ਹਟਾ ਨਹੀਂ ਸਕਦੀਆਂ ਹਨ। ਇਸਦਾ ਮਤਲਬ ਹੈ ਕਿ ਤੁਹਾਡਾ ਸੰਪਰਕ ਹਲੇ ਵੀ ਦੂਜੇ ਦਰਜੇ ਦੇ ਧੂਏਂ ਨਾਲ ਹੋਵੇਗਾ।

ਇੱਕ ਸਿਗਰੇਟ ਦਾ ਧੂਆਂ, ਖੁੱਲ੍ਹੀ ਖਿੜਕੀ ਦੇ ਨਾਲ ਵੀ, ਕਈ ਘਮਟਿਆਂ ਤੱਕ ਇੱਕ ਕਮਰੇ ਵਿੱਚ ਰਹਿ ਸਕਦਾ ਹੈ। ਕਈ ਸਾਰੇ ਜ਼ਹਰੀਲੇ ਰਸਾਇਣ ਹਵਾ, ਅਤੇ ਕਾਲੀਨਾਂ, ਪਰਦਿਆਂ, ਫਰਨੀਚਰ ਅਤੇ ਕਪੜਿਆਂ ਵਿੱਚ ਰਹਿ ਜਾਂਦੇ ਹਨ। ਬਚਿਆਂ ਅਤੇ ਪਾਲੜੂ ਜਾਨਵਰਾਂ ਦਾ ਸੰਪਰਕ ਇੰਨਾਂ ਡਿਪਾਜ਼ਿਟਾਂ ਨਾਲ ਹੋ ਸਕਦਾ ਹੈ।

## ਕੀ ਦੂਜੇ ਦਰਜੇ ਦੇ ਧੂਏਂ ਨਾਲ ਸੰਪਰਕ ਤੋਂ ਬਚਾਅ ਵਾਸਤੇ ਕੋਈ ਕਾਨੂੰਨ ਹਨ?

ਸਿਗਰੇਟ ਪੀਣਾ ਜਾਂ ਵੇਪ ਕਰਨਾ ਕਾਨੂੰਨ ਦੇ ਖਿਲਾਫ਼ ਹੈ:

- 16 ਸਾਲਾਂ ਦੀ ਉਮਰ ਵਾਲੇ ਕਿਸੇ ਵੀ ਵਿਅਕਤੀ ਦੇ ਨਾਲ ਮੋਟਰ ਵਾਹਨ ਵਿੱਚ। ਜ਼ਿਆਦਾਤਰ ਕਾਰਾਂ ਹਵਾਬੰਦ ਹੁੰਦੀਆਂ ਹਨ ਅਤੇ ਸਿਗਰੇਟ ਦੇ ਧੂਏਂ ਲਈ ਬਾਹਰ ਨਿਕਲਣ ਵਾਸਤੇ ਕੋਈ ਥਾਂ ਨਹੀਂ ਹੁੰਦੀ। ਖਿੜਕੀ ਨੂੰ ਖੋਲ੍ਹਣਾ ਧੂਏਂ ਨੂੰ ਜ਼ੋਰ ਨਾਲ ਕਾਰ ਵਿਚਲੇ ਲੋਕਾਂ ਤੇ ਸਿੱਧੇ ਵਾਪਸ ਉੱਡਾ ਸਕਦਾ ਹੈ
- ਕਿਸੇ ਵੀ ਵੇਲੇ ਸਕੂਲ ਦੀ ਸੰਪਤੀ ਤੇ
- ਕਿਸੇ ਜਨਤਕ ਇਮਾਰਤ ਜਾਂ ਕੰਮ ਦੀ ਥਾਂ ਦੇ ਦਰਵਾਜ਼ੇ, ਖਿੜਕੀ ਜਾਂ ਹਵਾ ਅੰਦਰ ਜਾਣ ਵਾਲੀ ਥਾਂ ਦੇ ਅੰਦਰ ਜਾਂ 6 ਮੀਟਰ ਦੀ ਦੂਰੀ ਦੇ ਅੰਦਰ। ਕੰਮ ਦੇ ਵਾਹਨਾਂ ਨੂੰ ਕੰਮ ਦੀਆਂ ਥਾਵਾਂ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਲਈ ਧੂਆਂ ਅਤੇ ਵੇਪ ਮੁਕਤ ਹੋਣਾ ਜ਼ਰੂਰੀ ਹੈ

ਤੁਹਾਡੇ ਭਾਈਚਾਰੇ ਵਿੱਚ ਵਾਪੂ ਨਿਯਮ ਹੋ ਸਕਦੇ ਹਨ ਜਿਹੜੇ ਪਾਰਕਾਂ, ਖੇਡ ਦੇ ਗਰਾਊਂਡਾਂ ਅਤੇ ਦੂਸਰੀਆਂ ਜਨਤਕ ਥਾਵਾਂ ਨੂੰ ਧੂਏਂ ਅਤੇ ਵੇਪ ਮੁਕਤ ਕਰਦੀਆਂ ਹਨ।

## ਵੇਪਿੰਗ ਬਾਰੇ ਕੀ?

ਇਸ ਸਮੇਂ ਤੇ, ਅਜਿਹੇ ਕੋਈ ਪ੍ਰਮਾਣ ਨਹੀਂ ਹਨ ਕਿ ਦੂਜੇ ਦਰਜੇ ਦੀਆਂ ਭਾਡਾਂ ਨਾਲ ਸੰਪਰਕ ਕਰਕੇ ਦਰਸ਼ਕਾਂ ਨੂੰ ਮਹੱਤਵਪੂਰਨ ਹਾਨੀ ਹੁੰਦੀ ਹੈ। ਪਰੰਤੂ ਭਾਵ (ਏਰੋਸੋਲ ਦੇ ਬੱਦਲ) ਦੇ ਨਾਲ ਸੰਪਰਕ ਹੋਣ ਤੇ ਨਾ ਵਰਤਣ ਵਾਲਿਆਂ ਦਾ ਸੰਪਰਕ ਅਜੇ ਵੀ ਨਿਕੋਟੀਨ ਅਤੇ ਦੂਸਰੇ ਜ਼ਹਰੀਲੇ ਪਦਾਰਥਾਂ ਦੇ ਨਾਲ ਹੋਵੇਗਾ।

## ਵਧੇਰੇ ਜਾਣਕਾਰੀ ਲਈ

ਹੋਰ ਜਾਣਕਾਰੀ ਲਈ, ਹੇਠਾਂ ਦਿੱਤੀਆਂ ਵੈੱਬਸਾਈਟਾਂ ਤੇ ਜਾਓ:

- ਦ ਬ੍ਰਿਟਿਸ਼ ਕੋਲੰਬੀਆ ਲੰਗ ਅਸੋਸੀਏਸ਼ਨ (The British Columbia Lung Association) [bc.lung.ca/](http://bc.lung.ca/)
- ਹੈਲਥ ਕੈਨੇਡਾ - ਸਮੇਕਿੰਗ, ਵੇਪਿੰਗ ਅਤੇ ਤੰਬਾਕੂ (Health Canada – Smoking, Vaping and Tobacco) [www.canada.ca/en/health-canada/services/smoking-tobacco.html](http://www.canada.ca/en/health-canada/services/smoking-tobacco.html)
- ਆਫਿਸ ਆਫ਼ ਹਾਊਸਿੰਗ ਅਤੇ ਕੰਸਟ੍ਰਕਸ਼ਨ ਸਟੈਂਡਰਡਜ਼ - ਸਮੇਕਿੰਗ ਇਨ ਸਟ੍ਰੈਟਾ ਹਾਊਸਿੰਗ (Office of Housing and Construction Standards - Smoking in strata housing): [www2.gov.bc.ca/gov/content/housing-tenancy/strata-housing/operating-a-strata/bylaws-and-rules/non-smoking-bylaws](http://www2.gov.bc.ca/gov/content/housing-tenancy/strata-housing/operating-a-strata/bylaws-and-rules/non-smoking-bylaws)
- ਸਮੇਕ ਫ੍ਰੀ ਹਾਊਸਿੰਗ ਬੀ.ਸੀ. (Smoke Free Housing B.C.) [www.smokefreehousingbc.ca](http://www.smokefreehousingbc.ca)

ਜੇ ਤੁਸੀਂ ਸਿਗਰੇਟ ਪੀਣਾ ਛੱਡਣਾ ਚਾਹੁੰਦੇ ਹੋ, ਤਾਂ ਆਪਣੇ ਡਾਕਟਰ ਜਾਂ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ। ਇੰਨਾਂ ਕੋਲੋਂ ਵਾਪੂ ਸਹਾਇਤਾ ਉਪਲਬਧ ਹੈ:

- ਕਵਿਟਨਾਓ (QuitNow) – ਸਿਗਰੇਟ ਪੀਣਾ ਛੱਡਣ ਲਈ ਮੁਫ਼ਤ ਸਹਾਇਤਾ ਫੌਨ, ਟੈਕਸਟ ਜਾਂ ਵੈੱਬਸਾਈਟ ਰਾਹੀਂ। [www.quitnow.ca](http://www.quitnow.ca) ਤੇ ਜਾਓ ਜਾਂ 1 877 455-2233 ਤੇ ਫੋਨ ਕਰੋ। ਅਨਵਾਦ ਸੇਵਾਵਾਂ ਉਪਲਬਧ ਹਨ।
- ਬੀ ਸੀ ਸਮੇਕ ਸਿਸੇਸ਼ਨ ਪ੍ਰੋਗਰਾਮ:
  - ਨਿਕੋਟੀਨ ਰਿਪਲੇਸਮੈਂਟ ਥੈਰੇਪੀ (ਐਨਆਰਟੀ - NRT) ਉਤਪਾਦਾਂ (ਖਾਸ ਕਰਕੇ ਨਿਕੋਟੀਨ ਗਮ, ਲੋਜ਼ੈਂਜ਼ਿਜ਼, ਪੈਚ, ਇੰਨਹੋਲਰ, ਆਦਿ) ਦੇ 100% ਖਰਚੇ ਨੂੰ ਕਵਰ ਕਰਦਾ ਹੈ, ਜਾਂ
  - ਸਿਗਰੇਟ ਪੀਣਾ ਛੱਡਣ ਲਈ ਨਿਰਦਿਸ਼ਟ ਖਾਸ ਦਵਾਈਆਂ ਦੇ ਖਰਚੇ ਵਿੱਚ ਯੋਗਦਾਨ ਪਾਉਂਦਾ ਹੈ
  - ਬੀ ਸੀ ਦੇ ਯੋਗ ਨਿਵਾਸੀ ਸਿੱਧੇ ਡਾਰਮੇਸਿਸਟ ਕੋਲੋਂ ਐਨਆਰਟੀ ਪ੍ਰਾਪਤ ਕਰ ਸਕਦੇ ਹਨ। ਸਿਗਰੇਟ ਪੀਣਾ ਛੱਡਣ ਲਈ ਦਵਾਈਆਂ ਲਈ ਨੁਸਖਿਆਂ ਵਾਸਤੇ ਇੱਕ ਡਾਕਟਰ ਨਾਲ ਗੱਲ ਕਰੋ।